



Nahar

POLY FILMS LTD.



Regd. Office & Corporate Office : 376, Industrial Area-A, LUDHIANA-141 003 (INDIA)
Phone : 91-161-2600701 to 705, 2606977 to 980, Fax : 91-161-2222942, 2601956.
E-mail : secnel@owmnahtar.com Website : www.owmnahtar.com
CIN No. : L17115PB1988PLC008820

NPFL/SD/2022-23/

6th February, 2023

The BSE Limited 25 th Floor, P.J. Towers, Dalal Street, Mumbai – 400 001	The National Stock Exchange of India Limited Exchange Plaza, 5th Floor, Plot No. C/1, G-Block Bandra-Kurla Complex, Bandra (E) Mumbai – 400 051
SCRIP CODE: 523391	SYMBOL: NAHARPOLY

SUB: NEWSPAPER PUBLICATION

Dear Sir/Madam,

Pursuant to Regulation 47 and other applicable provisions of SEBI (Listing Obligations and Disclosure Requirements) Regulations, 2015, we are sending herewith copies of newspaper publication of Unaudited Financial Results for the quarter and nine months ended 31st December, 2022 published in "Punjabi Jagran" and "Business Standard" dated 5th February, 2023 and 6th February, 2023 respectively.

This is for the information of the general public as well as members of the Exchange


Thanking you.

Yours faithfully,

FOR NAHAR POLY FILMS LIMITED

PRIYA

(COMPANY SECRETARY)



1. ਕੰਪਨੀ ਸਿੰਗਲ ਸੇਗਮੈਂਟ ਅਰਥਾਤ ਟੈਕਸਟਬੁਕ ਵਿੱਚ ਸੰਚਾਲਨ ਕਰ ਰਹੀ ਹੈ। ਇਸ ਲਈ ਆਈਐਨਡੀ ਏਐਸ 108 (ਉਪਰੋਕਤ ਸੇਗਮੈਂਟ) ਅਧੀਨ ਸੇਗਮੈਂਟ ਰਿਪੋਰਟਿੰਗ ਲਾਜ਼ਮੀ ਨਹੀਂ ਹੈ।
 2. ਉੱਤਰ ਅੰਸਦੀਬੀਆਈ (ਸਿਸਟੀਮ ਚਿਥਲੀਗੇਸ਼ਨ ਅਤੇ ਰਿਸਕਲੋਚਰ ਰਿਜ਼ਰਵਿਓਰਸ) ਰੈਗੂਲੇਸ਼ਨਜ਼, 2015 ਦੇ ਰੈਗੂਲੇਸ਼ਨ 33 ਦੇ ਅਧੀਨ ਸਟਾਕ ਐਕਸਚੇਂਜ ਕੋਲ ਪੇਸ਼ ਕੀਤੇ ਮਿਤੀ 31 ਦਸੰਬਰ, 2022 ਨੂੰ ਖਤਮ ਹੋਈ ਤਿਮਾਹੀ ਅਤੇ ਨੌ ਮਹੀਨਿਆਂ ਲਈ ਵਿੱਤੀ ਨਤੀਜਿਆਂ ਦੇ ਵਿਸਥਾਰਿਤ ਵਰਮੇਟ ਦਾ ਇਕ ਸਰ ਹੈ। ਮਿਤੀ 31 ਦਸੰਬਰ, 2022 ਨੂੰ ਖਤਮ ਹੋਈ ਤਿਮਾਹੀ ਅਤੇ ਨੌ ਮਹੀਨਿਆਂ ਵਾਸਤੇ ਸਟੈਂਡਾਇਲ ਵਿੱਤੀ ਨਤੀਜਿਆਂ ਦਾ ਪੂਰਾ ਵਰਮੇਟ ਸਟਾਕ ਐਕਸਚੇਂਜ ਦੀਆਂ ਵੈਬਸਾਈਟਾਂ ਅਰਥਾਤ www.bseindia.com ਅਤੇ www.nseindia.com ਅਤੇ ਕੰਪਨੀ ਦੀ ਵੈਬਸਾਈਟ www.owmnahar.com ਉੱਪਰ ਉਪਲਬਧ ਹੈ।
 3. ਉਪਰੋਕਤ ਵਿੱਤੀ ਨਤੀਜਿਆਂ ਦਾ ਅਡਿਟ ਕਮੇਟੀ ਦੁਆਰਾ ਵੀਡੀਉ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਬੋਰਡ ਦੀ ਮਿਤੀ 4 ਫਰਵਰੀ, 2023 ਨੂੰ ਡਾਇਰੈਕਟਰਾਂ ਦੇ ਬੋਰਡ ਦੀ ਮੀਟਿੰਗ 'ਚ ਪ੍ਰਵਾਨਗੀ ਦਿੱਤੀ ਗਈ ਅਤੇ ਇਕਾਠ 'ਤੇ ਰਾਜ਼ੀਆਂ ਗਿਆ। ਇਨ੍ਹਾਂ ਵਿੱਤੀ ਨਤੀਜਿਆਂ ਨੂੰ ਕੰਪਨੀ ਦੇ ਵਿਪਾਕਿ ਅਡੀਟਰਾਂ ਦੁਆਰਾ ਸਿਗਨੇਚਰ ਕੀਤੇ ਉੱਪਰ ਉਪਲਬਧ ਹੈ।

ਵਾਸਤੇ ਨਾਹਰ ਸਿਮਟਿਡ
 ਸਹੀ/-
 ਜਗਦੀਪ ਸਿੰਘ
 (ਚੇਅਰਮੈਨ)
 (ਡੀਆਈਐਨ: 00463806)

ਸਥਾਨ: ਲੁਧਿਆਣਾ
 ਮਿਤੀ: 4 ਫਰਵਰੀ, 2023

2023
 6 ਵਜੇ ਤੋਂ
LIVE
 STREAMING



ਖ
 x 10 Prizes

2023
 01.2023
 54606

ਜਾਬਾ

PATIS

Lottery Agency
 n Lottery Agency
 our: Aika Lottery
 n 7009215251;
 94 ♦ Ludhiana;
 ncy Ph : 98150
 90 43433; Pooja
 ncy Ph : 91666
 n 95010 01114;
 n : 90562 31764
 Ph : 70879 12442
 h Lottery Agency
 Pathankot : Billa
 8 90286 ; Karan
 ajpura : Sandeep
 Zirakpur : Anshu
 8; Rattan Lottery

ਪਿਆਣਾ
 91 12345
 services Pvt. Ltd

ਨਾਹਰ ਪੋਲੀ ਫਿਲਮਜ਼ ਲਿਮਟਿਡ

ਰਜਿ. ਦਫਤਰ : 376, ਇੰਡਸਟੀਅਲ ਏਰੀਆ 'ਏ', ਲੁਧਿਆਣਾ-141003
 CIN: L17115PB1988PLC008820 ਫੋਨ : 0161-2600701-705, ਫੈਕਸ : 0161-2222942
 ਈ-ਮੇਲ : secnel@owmnahar.com, ਵੈਬਸਾਈਟ : www.owmnahar.com

ਮਿਤੀ 31 ਦਸੰਬਰ, 2022 ਨੂੰ ਖਤਮ ਹੋਈ ਤਿਮਾਹੀ ਅਤੇ ਨੌ ਮਹੀਨਿਆਂ ਵਾਸਤੇ ਸਟੈਂਡਾਇਲ ਅਤੇ ਕੰਸੋਲੀਡੇਟਿਡ ਅਟ-ਆਡਿਟਿਡ ਵਿੱਤੀ ਨਤੀਜਿਆਂ ਦਾ ਸਾਰ
 ਏ. ਸਟੈਂਡਾਇਲ ਵਿੱਤੀ ਨਤੀਜੇ (ਰੁ. ਲੱਖ 'ਚ)

ਕ੍ਰ. ਨੰ.	ਵੇਰਵੇ	ਤਿਮਾਹੀ ਖਤਮ ਹੋਈ			ਫੰਡ ਹਿੱਸੇ ਅਤੇ		ਸਥਾਪਨਾ ਮੁੱਲ
		31.12.2022 ਅਟ-ਆਡਿਟਿਡ	30.09.2022 ਅਟ-ਆਡਿਟਿਡ	31.12.2021 ਅਟ-ਆਡਿਟਿਡ	31.12.2022 ਅਟ-ਆਡਿਟਿਡ	31.12.2021 ਅਟ-ਆਡਿਟਿਡ	
1	ਕੁੱਲ ਆਮਦਨ	16075.71	19383.08	10625.05	57951.77	31968.74	49533.35
2	ਅਗਲੇ ਲਈ ਸੁੱਚ ਲਾਭ (ਟੈਕਸ ਤੋਂ ਪਹਿਲਾਂ)	4.21	895.82	2810.98	4144.62	7345.42	11634.26
3	ਅਗਲੇ ਲਈ ਸੁੱਚ ਲਾਭ (ਟੈਕਸ ਤੋਂ ਬਾਅਦ)	(84.47)	736.46	2148.31	3081.81	5552.52	6768.11
4	ਅਗਲੇ ਲਈ ਕੁੱਲ ਸੰਖੇਪ ਆਮਦਨ/ (ਹਾਨੀ) (ਸ਼ਾਕ/ ਹਾਨੀ ਸਮਿੱਠ) ਅਗਲੇ ਲਈ (ਟੈਕਸ ਤੋਂ ਬਾਅਦ) ਅਤੇ ਠੇਕ ਸੰਖੇਪ ਆਮਦਨ (ਟੈਕਸ ਤੋਂ ਬਾਅਦ)	(1511.76)	(215.74)	6577.58	(10931.90)	30084.77	35454.05
5	ਬਿਜ਼ਨੈਸੀ ਸੇਵਾ ਕੰਪੀਟਲ (₹ 5/- ਟੈਕ ਵੀ ਵੱਸ ਵੇਲਿਓ)	1229.40	1229.40	1229.40	1229.40	1229.40	1229.40
6	ਕਾਰਵੀ (ਉੱਚ ਸੁਰੱਖਿਅਤ ਵਾਧਾ ਨੂੰ ਛੱਡ ਕੇ) (ਸਿਫ਼ਲੇ ਸਾਲ ਦੀ ਅਡਿਟਿਡ ਕਮਾਈ ਸਿੱਟ ਵਿੱਚ ਦਰਜਾਏ ਅਨੁਸਾਰ)						61980.21
7	ਪ੍ਰਤੀ ਬੋਧ ਅਮਦਨੀਆਂ (₹ 5/- ਟੈਕ ਵੀ ਵੱਸ ਵੇਲਿਓ) ਬੇਸਿਕ / ਡਿਲਿਜੂਟਿਡ (ਰੁਪਏ)	(0.34)	3.00	8.74	12.53	22.58	35.66

ਟਿੱਪਣੀਆਂ :
 1. ਕੰਪਨੀ ਸਿੰਗਲ ਸੇਗਮੈਂਟ ਅਰਥਾਤ ਬ੍ਰਿਥਿਪੀਏ ਵਿਸਮਜ਼ ਵਿੱਚ ਸੰਚਾਲਨ ਕਰ ਰਹੀ ਹੈ। ਇਸ ਲਈ ਆਈਐਨਡੀ ਏਐਸ 108 (ਉਪਰੋਕਤ ਸੇਗਮੈਂਟ) ਅਧੀਨ ਸੇਗਮੈਂਟ ਅਨੁਸਾਰ ਸੇਗਮੈਂਟ ਰਿਪੋਰਟਿੰਗ ਲਾਜ਼ਮੀ ਨਹੀਂ ਹੈ।
 2. ਉੱਤਰ ਅੰਸਦੀਬੀਆਈ (ਸਿਸਟੀਮ ਚਿਥਲੀਗੇਸ਼ਨ ਅਤੇ ਰਿਸਕਲੋਚਰ ਰਿਜ਼ਰਵਿਓਰਸ) ਰੈਗੂਲੇਸ਼ਨਜ਼, 2015 ਦੇ ਰੈਗੂਲੇਸ਼ਨ 33 ਦੇ ਅਧੀਨ ਸਟਾਕ ਐਕਸਚੇਂਜ ਕੋਲ ਪੇਸ਼ ਕੀਤੇ ਮਿਤੀ 31 ਦਸੰਬਰ, 2022 ਨੂੰ ਖਤਮ ਹੋਈ ਤਿਮਾਹੀ ਅਤੇ ਨੌ ਮਹੀਨਿਆਂ ਲਈ ਵਿੱਤੀ ਨਤੀਜਿਆਂ ਦੇ ਵਿਸਥਾਰਿਤ ਵਰਮੇਟ ਦਾ ਇਕ ਸਰ ਹੈ। ਮਿਤੀ 31 ਦਸੰਬਰ, 2022 ਨੂੰ ਖਤਮ ਹੋਈ ਤਿਮਾਹੀ ਅਤੇ ਨੌ ਮਹੀਨਿਆਂ ਵਾਸਤੇ ਸਟੈਂਡਾਇਲ ਅਤੇ ਕੰਸੋਲੀਡੇਟਿਡ ਵਿੱਤੀ ਨਤੀਜਿਆਂ ਦਾ ਪੂਰਾ ਵਰਮੇਟ ਸਟਾਕ ਐਕਸਚੇਂਜ ਦੀਆਂ ਵੈਬਸਾਈਟਾਂ ਅਰਥਾਤ www.bseindia.com ਅਤੇ www.nseindia.com ਅਤੇ ਕੰਪਨੀ ਦੀ ਵੈਬਸਾਈਟ ਅਰਥਾਤ www.owmnahar.com ਉੱਪਰ ਉਪਲਬਧ ਹੈ।
 3. ਉਪਰੋਕਤ ਵਿੱਤੀ ਨਤੀਜਿਆਂ ਦਾ ਅਡਿਟ ਕਮੇਟੀ ਦੁਆਰਾ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਡਾਇਰੈਕਟਰਾਂ ਦੇ ਬੋਰਡ ਦੁਆਰਾ ਉੱਪਰ ਦੀ ਮਿਤੀ 4 ਫਰਵਰੀ, 2023 ਨੂੰ ਹੋਈ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ ਅਤੇ ਇਕਾਠ 'ਤੇ ਰਾਜ਼ੀਆਂ ਗਏ ਹਨ। ਇਨ੍ਹਾਂ ਵਿੱਤੀ ਨਤੀਜਿਆਂ ਦਾ ਅਡਿਟਿਡ ਕੰਪਨੀ ਦੇ ਵਿਪਾਕਿ ਅਡੀਟਰਾਂ ਦੁਆਰਾ ਕੀਤਾ ਗਿਆ ਹੈ।
 4. ਕੰਸੋਲੀਡੇਟਿਡ ਵਿੱਤੀ ਨਤੀਜੇ ਹੇਠ ਲਿਖੇ ਅਨੁਸਾਰ ਹਨ :

ਕ੍ਰ. ਨੰ.	ਵੇਰਵੇ	ਤਿਮਾਹੀ ਖਤਮ ਹੋਈ			ਫੰਡ ਹਿੱਸੇ ਅਤੇ		ਸਥਾਪਨਾ ਮੁੱਲ
		31.12.2022 ਅਟ-ਆਡਿਟਿਡ	30.09.2022 ਅਟ-ਆਡਿਟਿਡ	31.12.2021 ਅਟ-ਆਡਿਟਿਡ	31.12.2022 ਅਟ-ਆਡਿਟਿਡ	31.12.2021 ਅਟ-ਆਡਿਟਿਡ	
1	ਕੁੱਲ ਆਮਦਨ	16075.71	19283.91	10525.87	57852.60	31770.39	48335.00
2	ਅਗਲੇ ਲਈ ਸੁੱਚ ਲਾਭ (ਟੈਕਸ ਤੋਂ ਪਹਿਲਾਂ)	234.91	1501.16	3120.75	4984.40	8342.82	12637.21
3	ਅਗਲੇ ਲਈ ਸੁੱਚ ਲਾਭ (ਟੈਕਸ ਤੋਂ ਬਾਅਦ)	146.23	1341.80	2458.08	3921.59	6549.32	9771.06
4	ਕੁੱਲ ਸੰਖੇਪ ਆਮਦਨ	(1283.16)	1592.44	8489.77	(9125.25)	34015.30	39135.17
5	ਪ੍ਰਤੀ ਬੋਧ ਅਮਦਨੀਆਂ (₹ 5/- ਟੈਕ ਵੀ ਵੱਸ ਵੇਲਿਓ) ਬੇਸਿਕ / ਡਿਲਿਜੂਟਿਡ (₹)	0.59	5.46	10.00	15.03	26.64	39.74

ਵਾਸਤੇ ਨਾਹਰ ਪੋਲੀ ਫਿਲਮਜ਼ ਲਿਮਟਿਡ
 ਸਹੀ/-
 ਜਗਦੀਪ ਸਿੰਘ
 (ਚੇਅਰਮੈਨ)
 (ਡੀਆਈਐਨ: 00463866)

ਸਥਾਨ: ਲੁਧਿਆਣਾ
 ਮਿਤੀ: 4 ਫਰਵਰੀ, 2023


OIL'S NEW MAP

How India turns Russia crude into West's fuel

YONGCHANG CHIN & RAKESH SHARMA February 5

INDIA IS PLAYING an increasingly important role in global oil markets, buying more and more cheap Russian oil and refining it into fuel for Europe and the US.

Yet New Delhi has faced little public backlash because it's meeting the West's twin goals of curbing Moscow's energy revenue while preventing an oil supply shock as Europe ramps up sanctions, India is only going to become more central to a global oil map that's been redrawn by Vladimir Putin's war in Ukraine.



The Group of Seven nations are keen to cut Moscow's revenue as much as possible, but they also have an interest in ensuring that Russia's oil and refined products continue to flow to avoid a global supply crunch, said Serena Huang, lead Asia analyst at Citigroup.

"It's pretty clear that a growing share of the feedstock used for this product originates from Russia." Under EU guidelines, India is likely operating within the rules. When Russian crude is processed into fuels in a country outside of the bloc such as India, the refined products can be delivered into the EU because they're not deemed to be of Russian origin.

The ban will remove a huge volume of diesel from the market and see more consumers, especially in Europe, tap Asia to

fill the supply gap. That will make cheap Russian oil even more attractive to India, which relies on imports to meet around 85% of its crude needs.

The state-run refiners, including state-run processors that are responsible for meeting with the Center for Strategic and International Studies, a Washington think tank.

"They are aware that Indian and Chinese refiners can earn bigger margins by buying discounted Russian crude and exporting products at market prices. They're fine with that. India shipped about 89,000 barrels a day of gasoline and diesel to New York last month, the most in nearly four years, according to data intelligence firm Kpler. Daily low-sulfur diesel flows to Europe were at 172,000 barrels in January, the most since November 2021. India's importance is expected to expand after fresh European Union sanctions on Russian petroleum exports take effect on Sunday.

The ban will remove a huge volume of diesel from the market and see more consumers, especially in Europe, tap Asia to

ANIL KUMAR, CEO, REDSEER STRATEGY CONSULTANTS

'New tech IPOs to see valuation correction

Startups are bracing for another year of funding crunch and analysts are predicting that layoffs will continue well into CY2023. Anil Kumar, CEO, Redseer Strategy Consultants, shares his views on the subject with Salman SH. Edited excerpts:

Do you see CY2023 as a year of funding slowdown or a funding correction? Unfortunately, it was both. The federal government began printing money in 2020, and this was practically being given out at almost no interest rate. This has a trickle-down effect on VC investments as well since the cost of investing in new companies came down, making it less risky to invest. At the same time, China had begun heavily regulating its tech and IT industry, which meant that US VCs had to look elsewhere scouting for new investments and that ideal location included India as a priority market. But by 2022, China recovered, and in

the US, publicly traded tech stocks began crashing. This meant that VC funding had to stop or slow down. Hence, investors were forced to update their thesis and began pulling back cash. At the same time, tech founders are also unwilling to accept cash at lower valuations when compared to their previous round. So, this stalemate might continue into this year as well.

What are your predictions in terms of funding activity for CY2023? In the next six months or so, I predict many companies to start nearing the end of their cash runways, hence they might be forced to accept funding at lower or flat valuations. And that's why we are seeing a lot more convertible-based funding popping up in the ecosystem. By using convertibles, tech founders are sort of able to hold on to the existing valuation at least for a while. But it is essentially a

I believe that there are a few founders who readily accept that they have to take a haircut on their valuation when attempting to go public. Many highly-valued tech startups cannot afford to raise any more private capital, hence a public offering is the only way to raise more capital



an IPO is all about timing; so if you file it at the right time, you will get the maximum outcome. But this means that companies have to be always ready and compliant so that they can hit the market in that right window. Such windows can be anywhere between a week and few months. That's why several startups have been filing DRHFs with Sebi so that they can at least kick off the first step.

And can startups fight off valuation correction pressure in public markets if they choose to go public this year? I believe that there are a few founders who readily accept that they have to take a haircut on their valuation when attempting to go public. Many highly valued tech startups cannot afford to raise any more private capital, hence a public offering is the only way to raise more capital. So in that case, you can proba-

Why do founders file draft herring prospectus (DRHP) if they are delaying the eventual listing by more than a year? IPOs are now being viewed as the next logical step which everyone has to follow to give meaningful exits to their private investors. But for tech startups, there would be some uptick.

Why do founders file draft herring prospectus (DRHP) if they are delaying the eventual listing by more than a year? IPOs are now being viewed as the next logical step which everyone has to follow to give meaningful exits to their private investors. But for tech startups, there would be some uptick.

Why do founders file draft herring prospectus (DRHP) if they are delaying the eventual listing by more than a year? IPOs are now being viewed as the next logical step which everyone has to follow to give meaningful exits to their private investors. But for tech startups, there would be some uptick.

Why do founders file draft herring prospectus (DRHP) if they are delaying the eventual listing by more than a year? IPOs are now being viewed as the next logical step which everyone has to follow to give meaningful exits to their private investors. But for tech startups, there would be some uptick.

Baroda BNP PARIBAS MUTUAL FUND. Investment Manager: Baroda BNP Paribas Asset Management India Private Limited (AMCI). Corporate Identity Number (CIN): U66901MH2022PTC124972. Declaration of Income Distribution cum Capital Withdrawal (IDCW) under the designated Scheme of Baroda BNP Paribas Mutual Fund (the Fund):

Nahar SPINNING MILLS LIMITED. Regd. Office: 373, Industrial Area 'A', Ludhiana-141003. CIN: L17115PB1980PLC004341. Ph. 0161-2600701-705. Fax: 0161-2222942. EXTRACT OF STANDALONE UN-AUDITED FINANCIAL RESULTS FOR THE QUARTER AND NINE MONTHS ENDED 31ST DECEMBER, 2022

GSPL India Gasnet Limited. Notice Inviting Tender. GSPL India Gasnet Limited (GIGL) invites bids through e-tendering for "Annual Rate Contract for Monitoring and Maintenance of Cathodic Protection (CP) System of GIGL Gas Grid" via single stage three part bidding process.

FORM A PUBLIC ANNOUNCEMENT (Under Regulation 6 of the Insolvency and Bankruptcy Board of India (Insolvency Resolution Process for Corporate Persons) Regulations, 2016) FOR THE ATTENTION OF THE CREDITORS OF ROOJAL REAL ESTATE PRIVATE LIMITED

Nahar POLY FILMS LIMITED. Regd. Office: 376, Industrial Area 'A', Ludhiana-141003. CIN: L17115PB1980PLC009820. Ph. 0161-2600701-705. Fax: 0161-2222942. EXTRACT OF STANDALONE AND CONSOLIDATED UN-AUDITED FINANCIAL RESULTS FOR THE QUARTER AND NINE MONTHS ENDED 31ST DECEMBER, 2022

Nahar Capital and Financial Services Ltd. Regd. Office: 375, Industrial Area 'A', Ludhiana-141003. CIN: L45202PB2006PLC029968. Ph. 0161-2600701-705. Fax: 0161-2222942. EXTRACT OF STANDALONE AND CONSOLIDATED UN-AUDITED FINANCIAL RESULTS FOR THE QUARTER AND NINE MONTHS ENDED 31ST DECEMBER, 2022